

ਸਮਰ ਫੂਡ ਪ੍ਰੋਗਰਾਮ ਦੇ ਨਿਯਮ

1. ਭੋਜਨ ਸਿਰਫ਼ ਬੱਚਿਆਂ ਲਈ ਹਨ

- ਬੱਚੇ = 18 ਸਾਲ ਅਤੇ ਇਸਤੋਂ ਘੱਟ ਉਮਰ ਦੇ
- ਬਾਲਗਾਂ ਨੂੰ ਬੱਚਿਆਂ ਦਾ ਭੋਜਨ ਖਾਣ ਦੀ ਇਜਾਜ਼ਤ ਨਹੀਂ ਹੈ

2. ਹਰੇਕ ਬੱਚੇ ਨੂੰ 1 ਭੋਜਨ ਪ੍ਰਾਪਤ ਹੁੰਦਾ ਹੈ

3. ਇੱਥੇ (ਸਾਈਟ 'ਤੇ) ਆਪਣੇ ਭੋਜਨ ਦਾ ਆਨੰਦ ਲਓ

- ਭੋਜਨ ਸਾਈਟ ਤੋਂ ਬਾਹਰ ਨਹੀਂ ਲਿਜਾਇਆ ਜਾ ਸਕਦਾ ਹੈ



Washington Office of Superintendent of
PUBLIC INSTRUCTION

Child Nutrition

ਇਹ ਸੰਸਥਾ ਇੱਕ ਸਮਾਨ ਮੌਕਾ ਪ੍ਰਦਾਨ ਕਰਦੀ ਹੈ।